

**ਮਾਰਕਫੈੱਡ ਵਿੱਚ ਸਿੱਧੀ ਭਰਤੀ ਦੀਆਂ ਪੀਅਨ ਅਤੇ ਪੀਅਨ-ਕਮ-ਚੌਕੀਦਾਰ ਦੀਆਂ ਅਸਾਮੀਆਂ ਨੂੰ ਭਰਨ ਸਬੰਧੀ।**

ਮਾਰਕਫੈੱਡ ਵੱਲੋਂ ਵੱਖ-ਵੱਖ ਅਖਬਾਰਾਂ ਵਿੱਚ ਮਿਤੀ 1-5-2016 ਨੂੰ ਸਿੱਧੀ ਭਰਤੀ ਦੀਆਂ 327 ਅਸਾਮੀਆਂ ਨੂੰ ਭਰਨ ਦਾ ਜੋ ਇਸ਼ਤਿਹਾਰ ਦਿੱਤਾ ਸੀ ਉਸ ਵਿੱਚ ਹੋਰ ਅਸਾਮੀਆਂ ਦੇ ਨਾਲ ਪੀਅਨ ਦੀਆਂ 4 ਅਸਾਮੀਆਂ ਅਤੇ ਪੀਅਨ-ਕਮ-ਚੌਕੀਦਾਰ ਦੀਆਂ 30 ਅਸਾਮੀਆਂ ਵੀ ਸ਼ਾਮਿਲ ਸਨ। ਦਿੱਤੇ ਗਏ ਇਸ਼ਤਿਹਾਰ ਵਿੱਚ ਇਹ ਸ਼ਪੱਸਟ ਕੀਤਾ ਗਿਆ ਸੀ ਇਨ੍ਹਾਂ ਸਾਰੀਆਂ ਅਸਾਮੀਆਂ ਨੂੰ ਭਰਦੇ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਹੁਕਮ ਮਿਤੀ 24-05-2011 in CWP no. 3925 of 2010 titled as Harjinder Singh and others V/s The Punjab State Co-operative Supply and Marketing Federation Ltd. and others. ਅਨੁਸਾਰ ਪਹਿਲ ਮਾਰਕਫੈੱਡ ਸੂਗਰ ਮਿਲ ਮਲੋਟ ਦੇ ਛਾਂਟੀ ਕੀਤੇ ਗਏ ਸੀਜ਼ਨਲ ਕਰਮਚਾਰੀਆਂ ਨੂੰ ਅਤੇ ਦੂਸਰੀ ਪਹਿਲ ਬੰਦ ਹੋਈਆਂ ਦੂਜੀਆਂ ਸਹਿਕਾਰੀ ਸੰਸਥਾਵਾਂ ਦੇ ਛਾਂਟੀ ਕੀਤੇ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ।

ਸਾਰੇ ਬਿਨੈਕਾਰਾਂ ਜਿਨ੍ਹਾਂ ਵੱਲੋਂ ਮਾਰਕਫੈੱਡ ਦੀਆਂ ਪੀਅਨ ਅਤੇ ਪੀਅਨ-ਕਮ-ਚੌਕੀਦਾਰ ਦੀਆਂ ਅਸਾਮੀਆਂ ਵਿਰੁੱਧ ਅਪਲਾਈ ਕੀਤਾ ਸੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਨ੍ਹਾਂ ਅਸਾਮੀਆਂ ਦੇ ਵਿਰੁੱਧ ਮਾਰਕਫੈੱਡ ਸੂਗਰ ਮਿੱਲ ਮਲੋਟ ਅਤੇ ਦੂਜੀਆਂ ਸਹਿਕਾਰੀ ਸੰਸਥਾਵਾਂ ਵੱਲੋਂ ਛਾਂਟੀ ਕੀਤੇ ਗਏ ਕਾਫੀ ਕਰਮਚਾਰੀਆਂ ਨੇ ਅਪਲਾਈ ਕੀਤਾ ਹੈ ਜਿਹਨਾਂ ਦੀ ਗਿਣਤੀ ਮੌਜੂਦਾ ਅਸਾਮੀਆਂ ਨਾਲੋਂ ਵੱਧ ਹੈ। ਇਹਨਾਂ ਵਿੱਚੋਂ ਯੋਗ ਉਮੀਦਵਾਰਾਂ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਹੁਕਮ ਮਿਤੀ 24-05-2011 ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਜੀ ਵੱਲੋਂ ਜਾਰੀ ਪਾਲਸੀ ਮਿਤੀ 06-08-2012 ਦੇ ਅਨੁਸਾਰ ਇਨ੍ਹਾਂ ਅਸਾਮੀਆਂ ਵਿਰੁੱਧ ਭਰਤੀ ਲਈ ਵਿਚਾਰਿਆ ਜਾ ਰਿਹਾ ਹੈ।

ਇਸ ਤਰ੍ਹਾਂ ਮਾਰਕਫੈੱਡ ਵੱਲੋਂ ਦਿੱਤੇ ਗਏ ਇਸ਼ਤਿਹਾਰ ਮਿਤੀ 1-5-2016 ਵਿੱਚੋਂ ਪੀਅਨ ਅਤੇ ਪੀਅਨ-ਕਮ-ਚੌਕੀਦਾਰ ਦੀਆਂ ਕੁਮਵਾਰ 4 ਅਤੇ 30 ਅਸਾਮੀਆਂ ਨੂੰ ਵਾਪਸ ਲਿਆ ਜਾਂਦਾ ਹੈ। ਉਪਰੋਕਤ ਤੋਂ ਇਲਾਵਾ ਬਾਕੀ ਬਿਨੈਕਾਰਾਂ ਜਿਨ੍ਹਾਂ ਨੇ ਇਨ੍ਹਾਂ ਅਸਾਮੀਆਂ ਵਿਰੁੱਧ ਅਪਲਾਈ ਕੀਤਾ ਹੈ ਅਤੇ ਲੋੜੀਂਦੀ ਫੀਸ ਜਮਾਂ ਕਰਵਾਈ ਹੈ, ਦੀ ਫੀਸ ਵਾਪਸ ਕੀਤੀ ਜਾਵੇਗੀ।